

 Print Page

Sri Guru Granth Sahib

Displaying 940 of

ਕਿਤੁ ਬਿਧਿ ਆਸਾ ਮਨਸਾ ਖਾਈ ॥

Kith Bidhh Aasaa Manasaa Khaaee ||

How have you subdued your hopes and desires?

ਰਾਮਕਲੀ ਗੋਸਟਿ (ਮਃ ੧) (੧੯):੩ - ਗੁਰੂ ਗ੍ਰੰਥ ਸਾਹਿਬ: ਅੰਗ ੯੪੦ ਪੰ. ੧

Raag Raamkali Guru Nanak Dev

ਕਿਤੁ ਬਿਧਿ ਜੋਤਿ ਨਿਰੰਤਰਿ ਪਾਈ ॥

Kith Bidhh Joth Niranthar Paaee ||

How have you found the Light deep within your nucleus?

ਰਾਮਕਲੀ ਗੋਸਟਿ (ਮਃ ੧) (੧੯):੪ - ਗੁਰੂ ਗ੍ਰੰਥ ਸਾਹਿਬ: ਅੰਗ ੯੪੦ ਪੰ. ੧

Raag Raamkali Guru Nanak Dev

ਬਿਨੁ ਦੰਤਾ ਕਿਉ ਖਾਈਐ ਸਾਰੁ ॥

Bin Dhanthaa Kio Khaaeai Saar ||

Without teeth, how can you eat iron?

ਰਾਮਕਲੀ ਗੋਸਟਿ (ਮਃ ੧) (੧੯):੫ - ਗੁਰੂ ਗ੍ਰੰਥ ਸਾਹਿਬ: ਅੰਗ ੯੪੦ ਪੰ. ੧

Raag Raamkali Guru Nanak Dev

ਨਾਨਕ ਸਾਚਾ ਕਰਹੁ ਬੀਚਾਰੁ ॥੧੯॥

Naanak Saachaa Karahu Beechaar ||19||

Give us your true opinion, Nanak."||19||

ਰਾਮਕਲੀ ਗੋਸਟਿ (ਮਃ ੧) (੧੯):੬ - ਗੁਰੂ ਗ੍ਰੰਥ ਸਾਹਿਬ: ਅੰਗ ੯੪੦ ਪੰ. ੨

Raag Raamkali Guru Nanak Dev

ਸਤਿਗੁਰ ਕੈ ਜਨਮੇ ਗਵਨੁ ਮਿਟਾਇਆ ॥

Sathigur Kai Janamae Gavan Mittaaeiaa ||

Born into the House of the True Guru, my wandering in reincarnation ended.

ਰਾਮਕਲੀ ਗੋਸਟਿ (ਮਃ ੧) (੨੦):੧ - ਗੁਰੂ ਗ੍ਰੰਥ ਸਾਹਿਬ: ਅੰਗ ੯੪੦ ਪੰ. ੨

Raag Raamkali Guru Nanak Dev

ਅਨਹਤਿ ਰਾਤੇ ਇਹੁ ਮਨੁ ਲਾਇਆ ॥

Anehath Raathae Eihu Man Laaeiaa ||

My mind is attached and attuned to the unstruck sound current.

ਰਾਮਕਲੀ ਗੋਸਟਿ (ਮਃ ੧) (੨੦):੨ - ਗੁਰੂ ਗ੍ਰੰਥ ਸਾਹਿਬ: ਅੰਗ ੯੪੦ ਪੰ. ੨

Raag Raamkali Guru Nanak Dev

ਮਨਸਾ ਆਸਾ ਸਬਦਿ ਜਲਾਈ ॥

Manasaa Aasaa Sabadh Jalaaee ॥

Through the Word of the Shabad, my hopes and desires have been burnt away.

ਰਾਮਕਲੀ ਗੋਸਟਿ (ਮਃ ੧) (੨੦):੩ - ਗੁਰੂ ਗ੍ਰੰਥ ਸਾਹਿਬ: ਅੰਗ ੯੪੦ ਪੰ. ੩

Raag Raamkali Guru Nanak Dev

ਗੁਰਮੁਖਿ ਜੋਤਿ ਨਿਰੰਤਰਿ ਪਾਈ ॥

Guramukh Joth Niranthar Paaee ॥

As Gurmukh, I found the Light deep within the nucleus of my self.

ਰਾਮਕਲੀ ਗੋਸਟਿ (ਮਃ ੧) (੨੦):੪ - ਗੁਰੂ ਗ੍ਰੰਥ ਸਾਹਿਬ: ਅੰਗ ੯੪੦ ਪੰ. ੩

Raag Raamkali Guru Nanak Dev

ਤ੍ਰੈ ਗੁਣ ਮੇਟੇ ਖਾਈਐ ਸਾਰੁ ॥

Thrai Gun Maettae Khaaeai Saar ॥

Eradicating the three qualities, one eats iron.

ਰਾਮਕਲੀ ਗੋਸਟਿ (ਮਃ ੧) (੨੦):੫ - ਗੁਰੂ ਗ੍ਰੰਥ ਸਾਹਿਬ: ਅੰਗ ੯੪੦ ਪੰ. ੩

Raag Raamkali Guru Nanak Dev

ਨਾਨਕ ਤਾਰੇ ਤਾਰਣਹਾਰੁ ॥੨੦॥

Naanak Thaarae Thaaranehaar ॥20॥

O Nanak, the Emancipator emancipates. ॥20॥

ਰਾਮਕਲੀ ਗੋਸਟਿ (ਮਃ ੧) (੨੦):੬ - ਗੁਰੂ ਗ੍ਰੰਥ ਸਾਹਿਬ: ਅੰਗ ੯੪੦ ਪੰ. ੪

Raag Raamkali Guru Nanak Dev

ਆਦਿ ਕਉ ਕਵਨੁ ਬੀਚਾਰੁ ਕਥੀਅਲੇ ਸੁੰਨ ਕਹਾ ਘਰ ਵਾਸੋ ॥

Aadh Ko Kavan Beechaar Kathheealae Sunn Kehaa Ghar Vaaso ॥

"What can you tell us about the beginning? In what home did the absolute dwell then?

ਰਾਮਕਲੀ ਗੋਸਟਿ (ਮਃ ੧) (੨੧):੧ - ਗੁਰੂ ਗ੍ਰੰਥ ਸਾਹਿਬ: ਅੰਗ ੯੪੦ ਪੰ. ੪

Raag Raamkali Guru Nanak Dev

ਗਿਆਨ ਕੀ ਮੁਦ੍ਰਾ ਕਵਨ ਕਥੀਅਲੇ ਘਟਿ ਘਟਿ ਕਵਨ ਨਿਵਾਸੋ ॥

Giaan Kee Mudhraa Kavan Kathheealae Ghatt Ghatt Kavan Nivaaso ॥

What are the ear-rings of spiritual wisdom? Who dwells in each and every heart?

ਰਾਮਕਲੀ ਗੋਸਟਿ (ਮਃ ੧) (੨੧):੨ - ਗੁਰੂ ਗ੍ਰੰਥ ਸਾਹਿਬ: ਅੰਗ ੯੪੦ ਪੰ. ੫

Raag Raamkali Guru Nanak Dev

ਕਾਲ ਕਾ ਠੀਗਾ ਕਿਉ ਜਲਾਈਅਲੇ ਕਿਉ ਨਿਰਭਉ ਘਰਿ ਜਾਈਐ ॥

Kaal Kaa Theegaa Kio Jalaaeealae Kio Nirabho Ghar Jaaeeai ||

How can one avoid the attack of death? How can one enter the home of fearlessness?

ਰਾਮਕਲੀ ਗੋਸਟਿ (ਮਃ ੧) (੨੧):੩ - ਗੁਰੂ ਗ੍ਰੰਥ ਸਾਹਿਬ: ਅੰਗ ੯੪੦ ਪੰ. ੫

Raag Raamkali Guru Nanak Dev

ਸਹਜ ਸੰਤੋਖ ਕਾ ਆਸਣੁ ਜਾਣੈ ਕਿਉ ਛੇਦੇ ਬੈਰਾਈਐ ॥

Sehaj Santhokh Kaa Aasan Jaanai Kio Shhaedhae Bairaaeeai ||

How can one know the posture of intuition and contentment, and overcome one's adversaries?"

ਰਾਮਕਲੀ ਗੋਸਟਿ (ਮਃ ੧) (੨੧):੪ - ਗੁਰੂ ਗ੍ਰੰਥ ਸਾਹਿਬ: ਅੰਗ ੯੪੦ ਪੰ. ੬

Raag Raamkali Guru Nanak Dev

ਗੁਰ ਕੈ ਸਬਦਿ ਹਉਮੈ ਬਿਖੁ ਮਾਰੈ ਤਾ ਨਿਜ ਘਰਿ ਹੋਵੈ ਵਾਸੋ ॥

Gur Kai Sabadh Houmai Bikh Maarai Thaa Nij Ghar Hovai Vaaso ||

Through the Word of the Guru's Shabad, egotism and corruption are conquered, and then one comes to dwell in the home of the self within.

ਰਾਮਕਲੀ ਗੋਸਟਿ (ਮਃ ੧) (੨੧):੫ - ਗੁਰੂ ਗ੍ਰੰਥ ਸਾਹਿਬ: ਅੰਗ ੯੪੦ ਪੰ. ੬

Raag Raamkali Guru Nanak Dev

ਜਿਨਿ ਰਚਿ ਰਚਿਆ ਤਿਸੁ ਸਬਦਿ ਪਛਾਣੈ ਨਾਨਕੁ ਤਾ ਕਾ ਦਾਸੋ ॥੨੧॥

Jin Rach Rachiaa This Sabadh Pashhaanai Naanak Thaa Kaa Dhaaso ||21||

One who realizes the Shabad of the One who created the creation - Nanak is his slave. ||21||

ਰਾਮਕਲੀ ਗੋਸਟਿ (ਮਃ ੧) (੨੧):੬ - ਗੁਰੂ ਗ੍ਰੰਥ ਸਾਹਿਬ: ਅੰਗ ੯੪੦ ਪੰ. ੭

Raag Raamkali Guru Nanak Dev

ਕਹਾ ਤੇ ਆਵੈ ਕਹਾ ਇਹੁ ਜਾਵੈ ਕਹਾ ਇਹੁ ਰਹੈ ਸਮਾਈ ॥

Kehaa Thae Aavai Kehaa Eihu Jaavai Kehaa Eihu Rehai Samaaee ||

"Where did we come from? Where are we going? Where will we be absorbed?

ਰਾਮਕਲੀ ਗੋਸਟਿ (ਮਃ ੧) (੨੨):੧ - ਗੁਰੂ ਗ੍ਰੰਥ ਸਾਹਿਬ: ਅੰਗ ੯੪੦ ਪੰ. ੭

Raag Raamkali Guru Nanak Dev

ਏਸੁ ਸਬਦ ਕਉ ਜੋ ਅਰਥਾਵੈ ਤਿਸੁ ਗੁਰ ਤਿਲੁ ਨ ਤਮਾਈ ॥

Eaes Sabadh Ko Jo Arathhaavai This Gur Thil N Thamaaee ||

One who reveals the meaning of this Shabad is the Guru, who has no greed at all.

ਰਾਮਕਲੀ ਗੋਸਟਿ (ਮਃ ੧) (੨੨):੨ - ਗੁਰੂ ਗ੍ਰੰਥ ਸਾਹਿਬ: ਅੰਗ ੯੪੦ ਪੰ. ੮

Raag Raamkali Guru Nanak Dev

ਕਿਉ ਤਤੈ ਅਵਿਗਤੈ ਪਾਵੈ ਗੁਰਮੁਖਿ ਲਗੈ ਪਿਆਰੋ ॥

Kio Thathai Avigathai Paavai Guramukh Lagai Piaaro ||

How can one find the essence of the unmanifest reality? How does one become Gurmukh, and enshrine love for the Lord?

ਰਾਮਕਲੀ ਗੋਸਟਿ (ਮਃ ੧) (੨੨):੩ - ਗੁਰੂ ਗ੍ਰੰਥ ਸਾਹਿਬ: ਅੰਗ ੯੪੦ ਪੰ. ੯

Raag Raamkali Guru Nanak Dev

ਆਪੇ ਸੁਰਤਾ ਆਪੇ ਕਰਤਾ ਕਹੁ ਨਾਨਕ ਬੀਚਾਰੋ ॥

Aapae Surathaa Aapae Karathaa Kahu Naanak Beechaaro ||

He Himself is consciousness, He Himself is the Creator; share with us, Nanak, your wisdom.""

ਰਾਮਕਲੀ ਗੋਸਟਿ (ਮਃ ੧) (੨੨):੪ - ਗੁਰੂ ਗ੍ਰੰਥ ਸਾਹਿਬ: ਅੰਗ ੯੪੦ ਪੰ. ੯

Raag Raamkali Guru Nanak Dev

ਹੁਕਮੇ ਆਵੈ ਹੁਕਮੇ ਜਾਵੈ ਹੁਕਮੇ ਰਹੈ ਸਮਾਈ ॥

Hukamae Aavai Hukamae Jaavai Hukamae Rehai Samaae ||

By His Command we come, and by His Command we go; by His Command, we merge in absorption.

ਰਾਮਕਲੀ ਗੋਸਟਿ (ਮਃ ੧) (੨੨):੫ - ਗੁਰੂ ਗ੍ਰੰਥ ਸਾਹਿਬ: ਅੰਗ ੯੪੦ ਪੰ. ੧੦

Raag Raamkali Guru Nanak Dev

ਪੂਰੇ ਗੁਰ ਤੇ ਸਾਚੁ ਕਮਾਵੈ ਗਤਿ ਮਿਤਿ ਸਬਦੇ ਪਾਈ ॥੨੨॥

Poorae Gur Thae Saach Kamaavai Gath Mith Sabadhae Paaee ||22||

Through the Perfect Guru, live the Truth; through the Word of the Shabad, the state of dignity is attained.

||22||

ਰਾਮਕਲੀ ਗੋਸਟਿ (ਮਃ ੧) (੨੨):੬ - ਗੁਰੂ ਗ੍ਰੰਥ ਸਾਹਿਬ: ਅੰਗ ੯੪੦ ਪੰ. ੧੦

Raag Raamkali Guru Nanak Dev

ਆਦਿ ਕਉ ਬਿਸਮਾਦੁ ਬੀਚਾਰੁ ਕਥੀਅਲੇ ਸੁੰਨ ਨਿਰੰਤਰਿ ਵਾਸੁ ਲੀਆ ॥

Aadh Ko Bisamaadh Beechaar Kathheealae Sunn Niranthar Vaas Leeaa ||

We can only express a sense of wonder about the beginning. The absolute abided endlessly deep within Himself then.

ਰਾਮਕਲੀ ਗੋਸਟਿ (ਮਃ ੧) (੨੩):੧ - ਗੁਰੂ ਗ੍ਰੰਥ ਸਾਹਿਬ: ਅੰਗ ੯੪੦ ਪੰ. ੧੧

Raag Raamkali Guru Nanak Dev

ਅਕਲਪਤ ਮੁਦ੍ਰਾ ਗੁਰ ਗਿਆਨੁ ਬੀਚਾਰੀਅਲੇ ਘਟਿ ਘਟਿ ਸਾਚਾ ਸਰਬ ਜੀਆ ॥

Akalapath Mudhraa Gur Giaan Beechaareealae Ghatt Ghatt Saachaa Sarab Jeeaa ||

Consider freedom from desire to be the ear-rings of the Guru's spiritual wisdom. The True Lord, the Soul of all, dwells within each and every heart.

ਰਾਮਕਲੀ ਗੋਸਟਿ (ਮਃ ੧) (੨੩):੨ - ਗੁਰੂ ਗ੍ਰੰਥ ਸਾਹਿਬ: ਅੰਗ ੯੪੦ ਪੰ. ੧੧

Raag Raamkali Guru Nanak Dev

ਗੁਰ ਬਚਨੀ ਅਵਿਗਤਿ ਸਮਾਈਐ ਤਤੁ ਨਿਰੰਜਨੁ ਸਹਜਿ ਲਹੈ ॥

Gur Bachanee Avigath Samaaeai Thath Niranjan Sehaj Lehai ||

Through the Guru's Word, one merges in the absolute, and intuitively receives the immaculate essence.

ਰਾਮਕਲੀ ਗੋਸਟਿ (ਮਃ ੧) (੨੩):੩ - ਗੁਰੂ ਗ੍ਰੰਥ ਸਾਹਿਬ: ਅੰਗ ੯੪੦ ਪੰ. ੧੨

Raag Raamkali Guru Nanak Dev

ਨਾਨਕ ਦੂਜੀ ਕਾਰ ਨ ਕਰਣੀ ਸੇਵੈ ਸਿਖੁ ਸੁ ਖੋਜਿ ਲਹੈ ॥

Naanak Dhoojee Kaar N Karanee Saevai Sikh S Khoj Lehai ||

O Nanak, that Sikh who seeks and finds the Way does not serve any other.

ਰਾਮਕਲੀ ਗੋਸਟਿ (ਮਃ ੧) (੨੩):੪ - ਗੁਰੂ ਗ੍ਰੰਥ ਸਾਹਿਬ: ਅੰਗ ੯੪੦ ਪੰ. ੧੩

Raag Raamkali Guru Nanak Dev

ਹੁਕਮੁ ਬਿਸਮਾਦੁ ਹੁਕਮਿ ਪਛਾਣੈ ਜੀਅ ਜੁਗਤਿ ਸਚੁ ਜਾਣੈ ਸੋਈ ॥

Hukam Bisamaadh Hukam Pashhaanai Jee Jaanai Soee ||

Wonderful and amazing is His Command; He alone realizes His Command and knows the true way of life of His creatures.

ਰਾਮਕਲੀ ਗੋਸਟਿ (ਮਃ ੧) (੨੩):੫ - ਗੁਰੂ ਗ੍ਰੰਥ ਸਾਹਿਬ: ਅੰਗ ੯੪੦ ਪੰ. ੧੩

Raag Raamkali Guru Nanak Dev

ਆਪੁ ਮੇਟਿ ਨਿਰਾਲਮੁ ਹੋਵੈ ਅੰਤਰਿ ਸਾਚੁ ਜੋਗੀ ਕਹੀਐ ਸੋਈ ॥੨੩॥

Aap Maett Niraalam Hovai Anthar Saach Jogee Keheei Soee ||23||

One who eradicates his self-conceit becomes free of desire; he alone is a Yogi, who enshrines the True Lord deep within. ||23||

ਰਾਮਕਲੀ ਗੋਸਟਿ (ਮਃ ੧) (੨੩):੬ - ਗੁਰੂ ਗ੍ਰੰਥ ਸਾਹਿਬ: ਅੰਗ ੯੪੦ ਪੰ. ੧੪

Raag Raamkali Guru Nanak Dev

ਅਵਿਗਤੋ ਨਿਰਮਾਇਲੁ ਉਪਜੇ ਨਿਰਗੁਣ ਤੇ ਸਰਗੁਣੁ ਥੀਆ ॥

Avigatho Niramaaeil Oupajae Niragun Thae Saragun Thheeeaa ||

From His state of absolute existence, He assumed the immaculate form; from formless, He assumed the supreme form.

ਰਾਮਕਲੀ ਗੋਸਟਿ (ਮਃ ੧) (੨੪):੧ - ਗੁਰੂ ਗ੍ਰੰਥ ਸਾਹਿਬ: ਅੰਗ ੯੪੦ ਪੰ. ੧੪

Raag Raamkali Guru Nanak Dev

ਸਤਿਗੁਰ ਪਰਚੈ ਪਰਮ ਪਦੁ ਪਾਈਐ ਸਾਚੈ ਸਬਦਿ ਸਮਾਇ ਲੀਆ ॥

Sathigur Parachai Param Padh Paaeeai Saachai Sabadh Samaae Leeaa ||

By pleasing the True Guru, the supreme status is obtained, and one is absorbed in the True Word of the Shabad.

ਰਾਮਕਲੀ ਗੋਸਟਿ (ਮਃ ੧) (੨੪):੨ - ਗੁਰੂ ਗ੍ਰੰਥ ਸਾਹਿਬ: ਅੰਗ ੯੪੦ ਪੰ. ੧੫

Raag Raamkali Guru Nanak Dev

ਏਕੇ ਕਉ ਸਚੁ ਏਕਾ ਜਾਣੈ ਹਉਮੈ ਦੂਜਾ ਦੂਰਿ ਕੀਆ ॥

Eaekae Ko Sach Eaekaa Jaanai Houmai Dhoojaa Dhoor Keeaa ||

He knows the True Lord as the One and only; he sends his egotism and duality far away.

ਰਾਮਕਲੀ ਗੋਸਟਿ (ਮਃ ੧) (੨੪):੩ - ਗੁਰੂ ਗ੍ਰੰਥ ਸਾਹਿਬ: ਅੰਗ ੯੪੦ ਪੰ. ੧੬

Raag Raamkali Guru Nanak Dev

ਸੋ ਜੋਗੀ ਗੁਰ ਸਬਦੁ ਪਛਾਣੈ ਅੰਤਰਿ ਕਮਲੁ ਪ੍ਰਗਾਸੁ ਥੀਆ ॥

So Jogee Gur Sabadh Pashhaanai Anthar Kamal Pragaas Thheaaa ||

He alone is a Yogi, who realizes the Word of the Guru's Shabad; the lotus of the heart blossoms forth within.

ਰਾਮਕਲੀ ਗੋਸਟਿ (ਮਃ ੧) (੨੪):੪ - ਗੁਰੂ ਗ੍ਰੰਥ ਸਾਹਿਬ: ਅੰਗ ੯੪੦ ਪੰ. ੧੬

Raag Raamkali Guru Nanak Dev

ਜੀਵਤੁ ਮਰੈ ਤਾ ਸਭੁ ਕਿਛੁ ਸੂਝੈ ਅੰਤਰਿ ਜਾਣੈ ਸਰਬ ਦਇਆ ॥

Jeevath Marai Thaa Sabh Kishh Soojhai Anthar Jaanai Sarab Dhaeiaa ||

If one remains dead while yet alive, then he understands everything; he knows the Lord deep within himself, who is kind and compassionate to all.

ਰਾਮਕਲੀ ਗੋਸਟਿ (ਮਃ ੧) (੨੪):੫ - ਗੁਰੂ ਗ੍ਰੰਥ ਸਾਹਿਬ: ਅੰਗ ੯੪੦ ਪੰ. ੧੭

Raag Raamkali Guru Nanak Dev

ਨਾਨਕ ਤਾ ਕਉ ਮਿਲੈ ਵਡਾਈ ਆਪੁ ਪਛਾਣੈ ਸਰਬ ਜੀਆ ॥੨੪॥

Naanak Thaa Ko Milai Vaddaaee Aap Pashhaanai Sarab Jeeaa ||24||

O Nanak, he is blessed with glorious greatness; he realizes himself in all beings. ||24||

ਰਾਮਕਲੀ ਗੋਸਟਿ (ਮਃ ੧) (੨੪):੬ - ਗੁਰੂ ਗ੍ਰੰਥ ਸਾਹਿਬ: ਅੰਗ ੯੪੦ ਪੰ. ੧੭

Raag Raamkali Guru Nanak Dev

ਸਾਚੋ ਉਪਜੈ ਸਾਚਿ ਸਮਾਵੈ ਸਾਚੇ ਸੂਚੇ ਏਕ ਮਇਆ ॥

Saacha Oupajai Saach Samaavai Saachae Soochae Eaek Maeiaa ||

We emerge from Truth, and merge into Truth again. The pure being merges into the One True Lord.

ਰਾਮਕਲੀ ਗੋਸਟਿ (ਮਃ ੧) (੨੫):੧ - ਗੁਰੂ ਗ੍ਰੰਥ ਸਾਹਿਬ: ਅੰਗ ੯੪੦ ਪੰ. ੧੮

Raag Raamkali Guru Nanak Dev

ਝੂਠੇ ਆਵਹਿ ਠਵਰ ਨ ਪਾਵਹਿ ਦੂਜੈ ਆਵਾ ਗਉਣੁ ਭਇਆ ॥

Jhoothae Aavehi Thavar N Paavehi Dhoojai Aavaa Goun Bhaeiaa ||

The false come, and find no place of rest; in duality, they come and go.

ਰਾਮਕਲੀ ਗੋਸਟਿ (ਮਃ ੧) (੨੫):੨ - ਗੁਰੂ ਗ੍ਰੰਥ ਸਾਹਿਬ: ਅੰਗ ੯੪੦ ਪੰ. ੧੮

Raag Raamkali Guru Nanak Dev

ਆਵਾ ਗਉਣੁ ਮਿਟੈ ਗੁਰ ਸਬਦੀ ਆਪੇ ਪਰਥੈ ਬਖਸਿ ਲਇਆ ॥

Aavaa Goun Mittai Gur Sabadhee Aapae Parakhai Bakhas Laeiaa ||

This coming and going in reincarnation is ended through the Word of the Guru's Shabad; the Lord Himself analyzes and grants His forgiveness.

ਰਾਮਕਲੀ ਗੋਸਟਿ (ਮਃ ੧) (੨੫):੩ - ਗੁਰੂ ਗ੍ਰੰਥ ਸਾਹਿਬ: ਅੰਗ ੯੪੦ ਪੰ. ੧੯

Raag Raamkali Guru Nanak Dev

ਏਕਾ ਬੇਦਨ ਦੂਜੈ ਬਿਆਪੀ ਨਾਮੁ ਰਸਾਇਣੁ ਵੀਸਰਿਆ ॥

Eaekaa Baedhan Dhoojai Biaapee Naam Rasaaein Veeariaa ||

One who suffers from the disease of duality, forgets the Naam, the source of nectar.

ਰਾਮਕਲੀ ਗੋਸਟਿ (ਮਃ ੧) (੨੫):੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੦ ਪੰ. ੧੯

Raag Raamkali Guru Nanak Dev